

Official Spokesperson's response to a query from the media in the case of Shri KulbushanSudhirJadhav

July 08, 2020

ਸ਼੍ਰੀ ਕੁਲਭੁਸ਼ਣ ਸੁਧੀਰ ਜਾਧਵ ਦੇ ਮਾਮਲੇ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦਾ ਅਧਿਕਾਰਤ ਬੁਲਾਰਾ ਵੱਲੋਂ ਜਵਾਬ

8 ਜੁਲਾਈ, 2020

ਸ਼੍ਰੀ ਕੁਲਭੁਸ਼ਣ ਸੁਧੀਰ ਜਾਧਵ ਦੇ ਮਾਮਲੇ 'ਚ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਅਧਿਕਾਰਤ ਬੁਲਾਰੇ ਸ਼੍ਰੀ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ:

ਸ਼੍ਰੀ ਕੁਲਭੁਸ਼ਣ ਜਾਧਵ ਦੇ ਮਾਮਲੇ ਵਿੱਚ ਅਸੀਂ ਕੂਟਨੀਤਕ ਚੈਨਲਾਂ ਰਾਹੀਂ ICJ ਦੇ ਫੈਸਲੇ ਨੂੰ ਪੂਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਮਾਮਲੇ ਵਿੱਚ ਪਾਕਿਸਤਾਨ ਨੇ ਅੱਜ ਮੀਡੀਆ 'ਚ ਦਿੱਤੇ ਬਿਆਨ ਵਿੱਚ ICJ ਦੇ ਫੈਸਲੇ ਨੂੰ ਇਸਦੀ ਸਹੀ ਭਾਵਨਾ ਵਿੱਚ ਲਾਗੂ ਕਰਨ ਸੰਬੰਧੀ ਆਪਣੇ ਅਤਿੱਕੋ ਵਾਲੇ ਨਜ਼ਰੀਏ ਨੂੰ ਢਕਣ ਦੀ ਕੋਸ਼ਿਸ਼ ਕੀਤੀ ਹੈ।

ਪਾਕਿਸਤਾਨ ਦਾ ਇਹ ਦਾਅਵਾ ਕਿ ਸ਼੍ਰੀ ਜਾਧਵ, ਜੋ ਪਾਕਿਸਤਾਨ ਦੀ ਹਿਰਾਸਤ ਵਿੱਚ ਨਜ਼ਰਬੰਦ ਹਨ, ਨੇ ਸਮੀਖਿਆ ਸੰਬੰਧੀ ਪਟੀਸ਼ਨ ਦਾਇਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਿਛਲੇ ਚਾਰ ਸਾਲਾਂ ਤੋਂ ਚੱਲ ਰਹੇ ਇਸ ਨਾਟਕ ਦਾ ਹੀ ਹਿੱਸਾ ਹੈ। ਸ਼੍ਰੀ ਜਾਧਵ ਨੂੰ ਮਨਘੜਤ ਮੁਕੱਦਮੇ ਰਾਹੀਂ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਹ ਪਾਕਿਸਤਾਨੀ ਫੌਜ ਦੀ ਨਿਗਰਾਨੀ ਹੇਠ ਹਨ। ਸਪੱਸ਼ਟ ਤੌਰ 'ਤੇ ਉਨ੍ਹਾਂ ਨੂੰ ਆਪਣੇ ਕੇਸ ਵਿੱਚ ਸਮੀਖਿਆ ਲਈ ਅਰਜ਼ੀ ਦਾਇਰ ਨਾ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ। ਆਰਡੀਨੈਂਸ ਦੇ ਤਹਿਤ ਸ਼੍ਰੀ ਜਾਧਵ ਨੂੰ ਮੁਹਈਆ ਉਪਾਵਾਂ ਬਾਰੇ ਗੱਲਬਾਤ ਕਰਨ ਲਈ ਭਾਰਤ ਨੇ ਖੁੱਲੀ ਪਹੁੰਚ ਦੀ ਮੰਗ ਕੀਤੀ। ਆਰਡੀਨੈਂਸ ਦੇ ਤਹਿਤ ਮੁਹਈਆ ਨਾਕਾਫੀ ਉਪਾਅ ਨੂੰ ਰੋਕਣ ਦੀ ਬੇਸ਼ਰਮ ਕੋਸ਼ਿਸ਼ ਰਾਹੀਂ ਪਾਕਿਸਤਾਨ ਨੇ ਸ਼੍ਰੀ ਜਾਧਵ ਨੂੰ ICJ ਦੇ ਫੈਸਲੇ ਨੂੰ ਲਾਗੂ ਕਰਨ ਸੰਬੰਧੀ ਉਨ੍ਹਾਂ ਦੇ ਅਧਿਕਾਰਾਂ ਤੋਂ ਜ਼ਬਰਦਸਤੀ ਸੱਖਣਾ ਰਖਿਆ ਹੈ।

ਪਾਕਿਸਤਾਨ ਨੇ 20 ਮਈ, 2020 ਨੂੰ ਆਰਡੀਨੈਂਸ ਪਾਸ ਕਰਕੇ ਹਾਈ ਕੋਰਟ ਨੂੰ ਉਥੋਂ ਦੀ ਫੌਜੀ ਅਦਾਲਤ ਦੁਆਰਾ ਦਿੱਤੀ ਗਈ ਸਜ਼ਾ ਦੀ ਸਮੀਖਿਆ ਕਰਨ ਦੀ ਆਗਿਆ ਦਿੱਤੀ। ਉਨ੍ਹਾਂ ਨੇ ਹੁਣ ਤੱਕ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਕਾਨੂੰਨਾਂ ਵਿੱਚ ਪ੍ਰਭਾਵਸ਼ਾਲੀ ਸਮੀਖਿਆ ਅਤੇ ਮੁੜ ਵਿਚਾਰ ਕਰਨ ਸੰਬੰਧੀ ਪ੍ਰਾਵਧਾਨ ਹਨ ਜਦੋਂ ਕਿ ਅਸੀਂ ਹੁਣ ਤੱਕ ਇਸਦਾ ਵਿਰੋਧ ਕੀਤਾ ਹੈ। ਹੁਣ ਲਗਭਗ ਇੱਕ ਸਾਲ ਬਾਅਦ ਉਨ੍ਹਾਂ ਨੇ ਪਲਟੀ ਮਾਰ ਕੇ ਉੱਪਰੀ ਤੌਰ 'ਤੇ ਕਿਸੇ ਤਰਾਂ ਦੀ ਸਮੀਖਿਆ ਦਾ ਹੱਕ ਪ੍ਰਦਾਨ ਕਰਨ ਲਈ ਆਰਡੀਨੈਂਸ ਜਾਰੀ ਕੀਤਾ ਹੈ। ਅਸੀਂ ਪਹਿਲਾਂ ਹੀ ਆਰਡੀਨੈਂਸ ਦੇ ਅੰਦਰ ਦੀ ਸਮੱਗਰੀ ਅਤੇ ਇਹ ਕਿਸ ਤਰੀਕੇ ਨਾਲ ICJ ਦੇ ਫੈਸਲੇ ਦੀ ਉਲੰਘਣਾ ਕਰਦਾ ਹੈ - ਇਸ ਬਾਰੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਪਾਕਿਸਤਾਨ ਸਿਰਫ ਉਪਾਅ ਦਾ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਸਾਡੇ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਪਾਕਿਸਤਾਨ ਭਾਰਤ ਨੂੰ ਸ਼੍ਰੀ ਜਾਧਵ ਤੱਕ ਖੁੱਲੀ ਅਤੇ ਲਗਾਤਾਰ ਪਹੁੰਚ ਦੇਣ ਤੋਂ ਇਨਕਾਰ ਕਰਦਾ ਰਿਹਾ ਹੈ। ਭਾਰਤ ਨੇ ਵਾਰ ਵਾਰ ਪਾਕਿਸਤਾਨ ਤੋਂ ਬਾਹਰਲੇ ਕਿਸੇ ਵਕੀਲ ਨੂੰ ਸ਼੍ਰੀ ਜਾਧਵ ਬਾਰੇ ਮੁੜ ਵਿਚਾਰ ਦੀ ਪ੍ਰਕ੍ਰਿਆ ਵਿੱਚ ਪੇਸ਼ ਹੋਣ ਦੀ ਆਗਿਆ ਦੇਣ ਲਈ ਕਿਹਾ ਹੈ। ਪਾਕਿਸਤਾਨ ਨੇ ਇਸ ਤੋਂ ਇਨਕਾਰ ਕੀਤਾ ਹੈ। ਸਾਲ 2017 ਤੋਂ, ਜਦੋਂ ਫੌਜੀ ਅਦਾਲਤ ਨੇ ਇੱਕ ਮਨਘੜਤ ਮੁਕੱਦਮਾ ਚਲਾਇਆ ਸੀ, ਪਾਕਿਸਤਾਨ ਨੇ ਇਸ ਮਾਮਲੇ ਵਿੱਚ FIR, ਸਬੂਤ, ਅਦਾਲਤ ਦੇ

ਹੁਕਮਾਂ ਆਦਿ ਸਮੇਤ ਕੋਈ ਵੀ ਢੁਕਵਾਂ ਦਸਤਾਵੇਜ਼ ਭਾਰਤ ਨੂੰ ਸੌਂਪਣ ਤੋਂ ਇਨਕਾਰ ਕੀਤਾ ਹੈ। ਸਾਫ ਤੌਰ 'ਤੇ ਪਾਕਿਸਤਾਨ ICJ ਦੇ ਫੈਸਲੇ ਦੀ ਪਾਲਣਾ ਕਰਨ ਦਾ ਪਾਖੰਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ICJ ਨੇ ਪਹਿਲਾਂ ਹੀ ਕਿਹਾ ਹੈ ਕਿ ਪਾਕਿਸਤਾਨ ਅੰਤਰਰਾਸ਼ਟਰੀ ਕਾਨੂੰਨਾਂ ਦੀ ਗੰਭੀਰ ਉਲੰਘਣਾ ਦਾ ਦੋਸ਼ੀ ਹੈ। ਸਰਕਾਰ ਸ਼੍ਰੀ ਜਾਧਵ ਦੀ ਰੱਖਿਆ ਕਰਨ ਅਤੇ ਉਨ੍ਹਾਂ ਦੀ ਸੁਰੱਖਿਅਤ ਭਾਰਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰੇਗੀ। ਇਸ ਮੰਤਵ ਦੀ ਪ੍ਰਾਪਤੀ ਲਈ ਸਰਕਾਰ ਸਾਰੇ ਢੁਕਵੇਂ ਵਿਕਲਪਾਂ 'ਤੇ ਵਿਚਾਰ ਕਰੇਗੀ।

ਨਵੀਂ ਦਿੱਲੀ

8 ਜੁਲਾਈ, 2020

DISCLAIMER: This is an approximate translation. The original is available in English on MEA's website and may be referred to as the official press release.